



ਆਫ਼ਤਾਂ ਕਾਰਨ ਪ੍ਰਭਾਵਿਤ ਕਾਰੋਬਾਰਾਂ ਲਈ ਸਹਿਯੋਗ

<https://www2.gov.bc.ca/gov/content/natural-disaster/support/businesses#resources>

ਆਫ਼ਤਾਂ ਕਾਰਨ ਪ੍ਰਭਾਵਿਤ ਕਾਰੋਬਾਰਾਂ ਲਈ ਫੈਡਰਲ ਅਤੇ ਪ੍ਰੋਵਿੰਸੀਅਲ ਸਰਕਾਰਾਂ, ਕਮਿਊਨਿਟੀ ਸੰਸਥਾਵਾਂ ਅਤੇ ਪ੍ਰਾਈਵੇਟ ਸੈਕਟਰ ਤੋਂ ਸਹਿਯੋਗ ਉਪਲਬਧ ਹੈ।

ਇਸ ਪੰਨੇ 'ਤੇ:

- ਵਿੱਤੀ ਸਹਿਯੋਗ
- ਸਰੋਤ

ਵਿੱਤੀ ਸਹਿਯੋਗ

ਕੁਦਰਤੀ ਆਫ਼ਤਾਂ ਕਾਰਨ ਪ੍ਰਭਾਵਿਤ ਕਾਰੋਬਾਰਾਂ ਲਈ ਵਿੱਤੀ ਸਹਿਯੋਗ ਅਤੇ ਮਾਰਗਦਰਸ਼ਨ ਉਪਲਬਧ ਹੈ।

ਡਿਜ਼ਾਸਟਰ ਫਾਇਨੈਂਸ਼ਲ ਅਸਿਸਟੈਂਸ (ਡੀ.ਐਫ.ਏ.)

- **ਡੀ.ਐਫ.ਏ. ਪ੍ਰੋਗਰਾਮ** ਐਪਲੀਕੈਟਨੂੰ ਜ਼ਰੂਰੀ ਇਨਸ਼ਿਊਰੈਂਸ ਰਹਿਤ ਨੁਕਸਾਨਾਂ ਲਈ ਮੁਆਵਜ਼ਾ ਦੇ ਸਕਦਾ ਹੈ।
- **ਘਟਨਾ ਦੀ ਜਾਣਕਾਰੀ, ਯੋਗਤਾ ਦੇ ਮਾਪਦੰਡ ਅਤੇ ਅਰਜ਼ੀ ਕਿਵੇਂ ਦੇਣੀ ਹੈ**, ਦੀ ਸਮੀਖਿਆ ਕਰੋ, ਜਾਂ [1-888-257-4777](tel:888-257-4777) 'ਤੇ ਕਾਲ ਕਰੋ

ਟੈਕਸ

- ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਕਾਰੋਬਾਰ **ਕੈਨੇਡਾ ਰੈਵਿਨਿਊ ਏਜੰਸੀ** ਅਤੇ **ਪ੍ਰੋਵਿੰਸੀਅਲ ਸੇਲਜ਼ ਟੈਕਸ ਬਾਂਚ** ਤੋਂ ਟੈਕਸ ਰਿਮਿਟੈਂਸ ਰਾਹਤ ਲਈ ਅਰਜ਼ੀ ਦੇ ਸਕਦੇ ਹਨ

ਇਮਪਲੌਇਮੈਂਟ ਇਨਸ਼ਿਊਰੈਂਸ (ਈ.ਆਈ.)

- ਸਵੈ-ਰੁਜ਼ਗਾਰ ਵਾਲੇ ਵਿਅਕਤੀ ਜੋ ਈ.ਆਈ. ਵਿੱਚ ਭੁਗਤਾਨ ਕਰਦੇ ਹਨ ਅਤੇ ਉਹਨਾਂ ਦੇ ਕਰਮਚਾਰੀ, ਕੰਮ ਦੀ ਘਾਟ ਜਾਂ ਨੌਕਰੀ ਦੇ ਨੁਕਸਾਨ ਦੇ ਕਾਰਨ **ਈ.ਆਈ. ਲਾਭ** ਲੈਣ ਕਰਨ ਲਈ ਅਰਜ਼ੀ ਦੇ ਸਕਦੇ ਹਨ।
- ਫੈਡਰਲ **ਇਮਪਲੌਇਮੈਂਟ ਇਨਸ਼ਿਊਰੈਂਸ ਵਰਕ ਸ਼ੇਅਰਿੰਗ ਪ੍ਰੋਗਰਾਮ** ਉਹਨਾਂ ਕਾਮਿਆਂ ਨੂੰ ਆਮਦਨੀ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ, ਜੋ ਕਾਰੋਬਾਰੀ ਗਤੀਵਿਧੀ ਵਿੱਚ ਕਮੀ ਹੋਣ 'ਤੇ ਅਸਥਾਈ ਤੌਰ 'ਤੇ ਘਟਾਏ ਗਏ ਕੰਮ ਦੇ ਹਫ਼ਤੇ ਦੌਰਾਨ ਕੰਮ ਕਰਨ ਲਈ ਤਿਆਰ ਹਨ।

ਸਹੂਲਤਾਂ

- ਇਵੈਕਿਊਏਸ਼ਨ ਔਰਡਰ ਕਾਰਨ ਪ੍ਰਭਾਵਿਤ ਰਿਹਾਇਸ਼ੀ ਅਤੇ ਵਪਾਰਕ ਬੀ ਸੀ ਹਾਈਡਰੋ ਗਾਹਕਾਂ ਲਈ [ਬਿਲ ਰਾਹਤ](#) ਉਪਲਬਧ ਹੋ ਸਕਦੀ ਹੈ

ਸਰੋਤ

ਐਮਰਜੈਂਸੀ ਲਈ ਤਿਆਰੀ ਅਤੇ ਆਫ਼ਤ ਰਿਕਵਰੀ ਵਾਲੇ ਕਾਰੋਬਾਰਾਂ ਦਾ ਸਮਰਥਨ ਕਰਨ ਲਈ ਸਰੋਤ ਉਪਲਬਧ ਹਨ।

- ਸਮੱਲ ਬਿਜ਼ਨਸ ਬੀ ਸੀ, [ਬੀ.ਸੀ. ਵਿੱਚ ਕਾਰੋਬਾਰ ਸ਼ੁਰੂ ਕਰਨ ਅਤੇ ਵਧਾਉਣ ਵਾਲੇ ਲੋਕਾਂ ਲਈ](#), ਜਾਣਕਾਰੀ ਅਤੇ ਸੇਵਾਵਾਂ ਪ੍ਰਦਾਨ ਕਰਦਾ ਹੈ
- ਕਮਿਊਨਿਟੀ ਫਿਊਚਰਜ਼ [ਪੇਂਡੂ ਕਾਰੋਬਾਰਾਂ ਲਈ ਵਪਾਰਕ ਕੋਚਿੰਗ ਅਤੇ ਸਰੋਤਾਂ ਦੀ ਪੇਸ਼ਕਸ਼ ਕਰਦਾ ਹੈ](#)
- ਖੇਤੀਬਾੜੀ ਉਤਪਾਦਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਤੋਂ ਰਾਹਤ ਵਿੱਚ ਮਦਦ ਲਈ [ਸਹਿਯੋਗ ਅਤੇ ਸੰਪਰਕਾਂ ਤੱਕ ਪਹੁੰਚ ਕਰ ਸਕਦੇ ਹਨ](#)
- [ਚਿੰਤਾ, ਤਣਾਅ ਜਾਂ ਹੋਰ ਮਾਨਸਿਕ ਸਿਹਤ ਚੁਣੌਤੀਆਂ ਨਾਲ ਨਜਿੱਠਣ ਵਿੱਚ ਤੁਹਾਡੀ ਮਦਦ ਕਰਨ ਲਈ](#) ਸਹਿਯੋਗ ਹਾਸਲ ਕਰੋ